

3 ਜਨਵਰੀ, 2019

2019 ਨਿਊ ਯੀਅਰਸ ਲੇਵੀ ਦੇ ਮੌਕੇ ਤੇ ਮੇਅਰ ਪੈਟਰਿਕ ਬ੍ਰਾਊਨ ਅਤੇ ਕਾਉਂਸਿਲ ਦੇ ਮੈਂਬਰਾਂ ਨੂੰ ਮਿਲੇ

ਬ੍ਰੈਂਪਟਨ, ਓਨਟਾਰੀਓ – ਬ੍ਰੈਂਪਟਨ ਦੇ ਨਿਵਾਸੀਆਂ ਨੇ ਅਧਿਕਾਰਤ ਤੌਰ ਤੇ ਨਵੇਂ ਸਾਲ ਦੀ ਸ਼ੁਰੂਆਤ ਕਰ ਲਈ ਹੈ। ਮੇਅਰ ਪੈਟਰਿਕ ਬ੍ਰਾਊਨ (Patrick Brown) ਅਤੇ ਕਾਉਂਸਿਲ ਦੇ ਮੈਂਬਰ ਉਮਰ-ਪੁਰਾਣੀ ਪਰੰਪਰਾ, ਸਾਲਾਨਾ ਨਿਊ ਯੀਅਰਸ ਲੇਵੀ (ਨਵੇਂ ਸਾਲ ਦੀ ਮੁਲਾਕਾਤ) ਲਈ ਤਿਆਰ ਹੋ ਰਹੇ ਹਨ।

ਸਾਰੇ ਨਿਵਾਸੀਆਂ ਨੂੰ ਸ਼ਨੀਵਾਰ, 12 ਜਨਵਰੀ, 2019 ਨੂੰ ਸਵੇਰੇ 11:30 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ, ਮੇਅਰ ਬ੍ਰਾਊਨ ਅਤੇ ਕਾਉਂਸਿਲ ਦੇ ਮੈਂਬਰਾਂ ਨਾਲ ਦੁਪਹਿਰ ਬਿਤਾਉਣ ਲਈ ਸੱਦਾ ਦਿੱਤਾ ਜਾਂਦਾ ਹੈ।

ਇਹ ਅਜਿਹਾ ਕਾਰਜਕਰਮ ਹੈ, ਜਿਸਨੂੰ ਨਿਵਾਸੀ ਖੁੰਝਾਉਣਾ ਨਹੀਂ ਚਾਹੁਣਗੇ। ਇਸ ਵਿੱਚ ਗੇਜ ਪਾਰਕ (Gage Park) ਵਿੱਚ ਮੁਫਤ ਸਕੇਟਿੰਗ, ਮੇਅਰ ਅਤੇ ਕਾਉਂਸਲਰਾਂ ਨੂੰ ਮਿਲਣ ਦਾ ਮੌਕਾ ਅਤੇ ਸੁਆਦੀ ਭੋਜਨ ਹੋਣਗੇ।

ਨਿਵਾਸੀਆਂ ਨੂੰ ਆਪਣੇ ਸਕੇਟਸ ਲਿਆਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਸਵੇਰੇ 11:30 ਵਜੇ ਤੋਂ ਦੁਪਹਿਰ 12:30 ਵਜੇ ਤੱਕ

ਹਲਕੀ ਰਿਫਰੈਸ਼ਮੈਂਟਸ ਦੇ ਨਾਲ ਰਸਮੀ ਰਿਸੈਪਸ਼ਨ

ਸਿਟੀ ਹਾਲ ਐਟਰੀਅਮ, 2 ਵੈਲਿੰਗਟਨ ਸਟ੍ਰੀਟ ਵੈਸਟ ਐਂਡ ਵੈਸਟ ਟਾਵਰ ਕਨਸਰਵੇਟਰੀ, 41 ਜੌਰਜ ਸਟ੍ਰੀਟ (City Hall Atrium, 2 Wellington Street West and West Tower Conservatory, 41 George Street)

ਦੁਪਹਿਰ 12 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ

ਡੀ.ਜੇ. ਟੈਮ (DJ Tam) ਨਾਲ ਗੇਜ ਪਾਰਕ ਵਿੱਚ ਸਕੇਟਿੰਗ

ਮੁਫਤ ਪਾਰਕਿੰਗ, ਕਾਰਜਕਰਮ ਦੀ ਮਿਆਦ ਤੱਕ ਸਿਟੀ ਹਾਲ ਵਿੱਚ ਉਪਲਬਧ ਹੋਵੇਗੀ।

ਹੋਰ ਜਾਣਕਾਰੀ ਲਈ, [ਇੱਥੇ ਕਲਿੱਕ ਕਰੋ \(click here\)](#)।

ਹਵਾਲਾ

“ਮੈਂ ਅਤੇ ਕਾਉਂਸਿਲ ਦੇ ਮੈਂਬਰ, ਬ੍ਰੈਂਪਟਨ ਵਾਸੀਆਂ ਨਾਲ, ਗੇਜ ਪਾਰਕ ਅਤੇ ਸਿਟੀ ਹਾਲ ਵਿੱਚ, ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਉਤਸ਼ਾਹਿਤ ਹਾਂ! ਸਕੇਟਿੰਗ, ਗੱਲਬਾਤ ਕਰਨ ਅਤੇ ਦੁਪਹਿਰ ਦਾ ਅਨੰਦ ਮਾਣਨ ਲਈ ਤਿਆਰ ਰਹੋ – ਅਸੀਂ ਸ਼ਾਮਲ ਹੋਣ ਵਾਲੇ ਹਰੇਕ ਵਿਅਕਤੀ ਨੂੰ ਮਿਲਣ ਦੀ ਉਡੀਕ ਕਰ ਰਹੇ ਹਾਂ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ

ਜੇਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#), [Facebook](#) ਅਤੇ [Instagram](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਿਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca